



ਆਪਣੇ COVID-19 ਵੈਕਸੀਨ ਦਾ ਸਬੂਤ ਪ੍ਰਾਪਤ ਕਰੋ

ਤੁਹਾਡਾ ਟੀਕਾਕਰਨ ਇਤਿਹਾਸ ਦਾ ਬਿਓਰਾ ਤੁਹਾਡੇ COVID-19 ਟੀਕਾਕਰਨ ਦੀ ਅਵਸਥਾ ਨੂੰ ਰਿਕਾਰਡ ਕਰਦਾ ਹੈ।

ਆਪਣੇ ਬਿਓਰੇ ਨੂੰ ਪ੍ਰਾਪਤ ਕਰਨ ਦਾ ਸਭ ਤੋਂ ਆਸਾਨ ਤਰੀਕਾ ਇਹਨਾਂ ਵਿੱਚੋਂ ਕਿਸੇ ਨੂੰ ਔਨਲਾਈਨ ਵਰਤਣਾ ਹੈ

- ਤੁਹਾਡਾ myGov ਖਾਤਾ
- Express Plus Medicare ਮੋਬਾਈਲ ਐਪ।

ਜੇ ਤੁਸੀਂ ਮੈਡੀਕੇਅਰ ਵਾਸਤੇ ਯੋਗ ਹੋ ਤਾਂ ਆਪਣੀ immunisation history statement ਕਿਵੇਂ ਪ੍ਰਾਪਤ ਕਰਨੀ ਹੈ

myGov ਦੀ ਵਰਤੋਂ ਕਰਕੇ

1. ਆਪਣੇ myGov ਖਾਤੇ ਵਿੱਚ ਸਾਈਨ-ਇਨ ਕਰੋ।
2. **COVID-19 vaccination status** ਦਾ ਤੁਰੰਤ ਲਿੰਕ ਚੁਣੋ।
3. ਆਪਣਾ ਨਾਮ ਚੁਣੋ, ਅਤੇ ਫਿਰ **View immunisation history statement (PDF)** ਦੀ ਚੋਣ ਕਰੋ।

Express Plus Medicare mobile app ਦੀ ਵਰਤੋਂ ਕਰਕੇ

1. ਐਪ ਵਿੱਚ ਸਾਈਨ-ਇਨ ਕਰੋ।
2. **Services** ਵਿੱਚੋਂ **Immunisation history** ਦੀ ਚੋਣ ਕਰੋ।
3. ਆਪਣਾ ਨਾਮ ਚੁਣੋ, ਅਤੇ ਫਿਰ **View immunisation history statement** ਦੀ ਚੋਣ ਕਰੋ।

ਜੇ ਤੁਸੀਂ ਆਪਣੀ immunisation history statement ਔਨਲਾਈਨ ਨਹੀਂ ਲੈ ਸਕਦੇ, ਜਾਂ ਮਦਦ ਦੀ ਲੋੜ ਪਵੇਗੀ, ਤਾਂ **1800 653 809** ਉੱਤੇ ਫੋਨ ਕਰੋ।

ਜੇ ਤੁਹਾਡਾ ਕੋਈ Medicare online ਖਾਤਾ ਨਹੀਂ ਹੈ

ਆਪਣੇ Medicare online ਖਾਤਾ ਸਥਾਪਤ ਕਰਨ ਲਈ, ਤੁਹਾਨੂੰ Medicare ਨੂੰ ਆਪਣੇ myGov ਖਾਤੇ ਨਾਲ ਲਿੰਕ ਕਰਨ ਦੀ ਲੋੜ ਹੈ।

my.gov.au ਉੱਤੇ ਆਪਣੇ myGov ਖਾਤੇ ਵਿੱਚ ਸਾਈਨ-ਇਨ ਕਰੋ, ਜਾਂ ਇਸ ਨੂੰ ਬਣਾਓ

ਫਿਰ ਤੁਸੀਂ Medicare ਨੂੰ ਇਹਨਾਂ ਵਿੱਚੋਂ ਇੱਕ ਦੀ ਵਰਤੋਂ ਕਰਕੇ ਲਿੰਕ ਕਰ ਸਕਦੇ ਹੋ

- ਆਪਣਾ Medicare ਕਾਰਡ ਨੰਬਰ ਅਤੇ ਆਪਣੇ Medicare ਦੇ ਇਤਿਹਾਸ ਤੋਂ ਜਾਣਕਾਰੀ
- ਇੱਕ ਲਿੰਕ ਕਰਨ ਵਾਲਾ ਕੋਡ ਜੋ ਅਸੀਂ ਤੁਹਾਨੂੰ ਜਾਂ ਤਾਂ ਫੋਨ ਉਪਰ ਜਾਂ ਕਿਸੇ ਸੇਵਾ ਕੇਂਦਰ ਵਿੱਚ ਦਿੱਤਾ ਹੈ।

Medicare ਨੂੰ myGov ਨਾਲ ਲਿੰਕ ਕਰਨ ਵਿੱਚ ਮਦਦ ਵਾਸਤੇ, **servicesaustralia.gov.au/medicareguides** ਉੱਤੇ ਜਾਓ।

ਜੇ ਤੁਸੀਂ Medicare ਵਾਸਤੇ ਯੋਗ ਨਹੀਂ ਹੋ ਤਾਂ ਆਪਣੀ immunisation history statement ਔਨਲਾਈਨ ਕਿਵੇਂ ਪ੍ਰਾਪਤ ਕਰਨੀ ਹੈ

ਤੁਸੀਂ ਆਪਣੇ myGov ਖਾਤੇ ਰਾਹੀਂ Individual Healthcare Identifiers (IHI) service ਦੀ ਵਰਤੋਂ ਕਰਕੇ ਆਪਣਾ ਟੀਕਾਕਰਨ ਇਤਿਹਾਸ ਦਾ ਬਿਓਰਾ ਔਨਲਾਈਨ ਪ੍ਰਾਪਤ ਕਰ ਸਕਦੇ ਹੋ।
ਤੁਹਾਨੂੰ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਹੇਠ ਲਿਖੇ ਪਛਾਣ ਦਸਤਾਵੇਜ਼ਾਂ ਵਿੱਚੋਂ ਕਿਸੇ ਇੱਕ ਵਿੱਚੋਂ ਸਾਨੂੰ ਵੇਰਵੇ ਦੇਣ ਦੀ ਲੋੜ ਹੈ

- ਤੁਹਾਡੇ ਜਾਇਜ਼ ਆਸਟ੍ਰੇਲੀਆ ਦੇ ਵੀਜ਼ੇ ਨਾਲ ਤੁਹਾਡਾ ਪਾਸਪੋਰਟ
- ਤੁਹਾਡਾ ਆਸਟ੍ਰੇਲੀਆ ਦਾ ਡਰਾਈਵਰ ਲਾਇਸੰਸ।

ਇਕ ਵਾਰ ਜਦੋਂ ਅਸੀਂ ਤੁਹਾਡੀ ਪਛਾਣ ਦੀ ਪੁਸ਼ਟੀ ਕਰ ਲਈ ਹੈ, ਤਾਂ ਅਸੀਂ ਤੁਹਾਡੇ ਵੇਰਵਿਆਂ ਦੀ ਵਰਤੋਂ ਤੁਹਾਡੀ IHI ਬਨਾਉਣ ਲਈ ਕਰਾਂਗੇ। ਅਸੀਂ IHI service ਨੂੰ ਤੁਹਾਡੇ myGov account ਨਾਲ ਵੀ ਜੋੜਾਂਗੇ। ਫਿਰ ਤੁਸੀਂ ਆਪਣੇ ਟੀਕਾਕਰਨ ਇਤਿਹਾਸ ਦੇ ਬਿਓਰੇ ਨੂੰ ਵੇਖਣ ਲਈ IHI service ਦੀ ਵਰਤੋਂ ਕਰ ਸਕਦੇ ਹੋ

1. ਆਪਣੇ myGov ਖਾਤੇ ਵਿੱਚ ਸਾਈਨ-ਇਨ ਕਰੋ।
2. **COVID-19 vaccination status** ਦਾ ਤੁਰੰਤ ਲਿੰਕ ਚੁਣੋ।
3. ਆਪਣਾ ਨਾਮ ਚੁਣੋ, ਅਤੇ ਫਿਰ ਟੀਕਾਕਰਨ ਇਤਿਹਾਸ ਬਿਓਰਾ (PDF) ਵੇਖੋ।

ਵਧੇਰੇ ਜਾਣਕਾਰੀ ਲਈ

- Medicare ਸੇਵਾਵਾਂ ਬਾਰੇ ਆਪਣੀ ਭਾਸ਼ਾ ਵਿੱਚ ਸਾਡੇ ਨਾਲ ਗੱਲ ਕਰਨ ਲਈ Translating and Interpreting Service (TIS National) ਨੂੰ 131 450 ਉੱਤੇ ਫੋਨ ਕਰੋ
- ਅੰਗਰੇਜ਼ੀ ਵਿੱਚ ਵਧੇਰੇ ਜਾਣਕਾਰੀ ਵਾਸਤੇ servicessaustralia.gov.au/covidvaccineproof ਉੱਤੇ ਜਾਓ
- servicessaustralia.gov.au/yourlanguage ਉੱਤੇ ਜਾਓ, ਜਿੱਥੇ ਤੁਸੀਂ ਆਪਣੀ ਭਾਸ਼ਾ ਵਿੱਚ ਜਾਣਕਾਰੀ ਪੜ੍ਹ ਸਕਦੇ ਹੋ, ਸੁਣ ਸਕਦੇ ਹੋ ਜਾਂ ਵੀਡੀਓ ਦੇਖ ਸਕਦੇ ਹੋ
- ਨਵੀਨਤਮ COVID-19 ਤਾਜ਼ਾ ਜਾਣਕਾਰੀਆਂ ਅਤੇ ਸਲਾਹਾਂ ਵਾਸਤੇ australia.gov.au ਉੱਤੇ ਜਾਓ
- ਕਿਸੇ ਸੇਵਾ ਕੇਂਦਰ ਵਿਖੇ ਜਾਓ।

ਨੋਟ ਕਰੋ: ਤੁਹਾਡੇ ਘਰੋਂ ਆਸਟ੍ਰੇਲੀਆ ਵਿੱਚ ਕਿਧਰੇ ਵੀ '13' ਨੰਬਰਾਂ ਉੱਤੇ ਕੀਤੇ ਫੋਨਾਂ ਵਾਸਤੇ ਇਕ ਨਿਸ਼ਚਿਤ ਦਰ ਨਾਲ ਭੁਗਤਾਨ ਲਿਆ ਜਾਂਦਾ ਹੈ। ਇਹ ਦਰ ਕਿਸੇ ਸਥਾਨਕ ਫੋਨ ਦੀ ਕੀਮਤ ਤੋਂ ਵੱਖਰੀ ਹੋ ਸਕਦੀ ਹੈ, ਅਤੇ ਟੈਲੀਫੋਨ ਸੇਵਾ ਪ੍ਰਦਾਤਾਵਾਂ ਵਿਚਕਾਰ ਵੀ ਵੱਖ-ਵੱਖ ਹੋ ਸਕਦੀ ਹੈ। ਤੁਹਾਡੇ ਘਰੋਂ '1800' ਨੰਬਰਾਂ ਉੱਤੇ ਕੀਤੀਆਂ ਫੋਨ ਕਾਲਾਂ ਮੁਫ਼ਤ ਹਨ। ਜਨਤਕ ਅਤੇ ਮੈਬਾਈਲ ਫੋਨਾਂ ਤੋਂ ਫੋਨ ਕਾਲਾਂ ਵਾਸਤੇ ਸਮੇਂ ਦੇ ਹਿਸਾਬ ਨਾਲ ਅਤੇ ਉੱਚੀ ਦਰ ਉੱਤੇ ਭੁਗਤਾਨ ਲਿਆ ਜਾਂਦਾ ਹੈ।